

30 ਅਕਤੂਬਰ, 2018

## ਸੁਰੱਖਿਅਤ ਢੰਗ ਨਾਲ ਦੀਵਾਲੀ ਮਨਾਓ: ਛੋਟੀ ਰੋਜ਼ ਦੇ ਪਟਾਕਿਆਂ ਦੀ 6 ਅਤੇ 7 ਨਵੰਬਰ ਨੂੰ ਇਜਾਜ਼ਤ ਹੈ

ਬ੍ਰੈਂਪਟਨ, ਓਨਟਾਰੀਓ: ਦੀਵਾਲੀ ਸਾਲ ਵਿੱਚ ਮਨਜ਼ੂਰੀ ਪ੍ਰਾਪਤ ਉਹਨਾਂ ਚਾਰ ਛੋਟੀਆਂ ਵਿੱਚੋਂ ਇੱਕ ਹੈ, ਜਦੋਂ ਨਿੱਜੀ ਪ੍ਰਾਪਰਟੀ 'ਤੇ, ਇਜਾਜ਼ਤ ਦੀ ਲੋੜ ਦੇ ਬਿਨਾਂ, ਛੋਟੀ-ਰੋਜ਼ ਦੇ ਪਟਾਕਿਆਂ ਦੀ ਇਜਾਜ਼ਤ ਹੁੰਦੀ ਹੈ। ਇਸ ਸਾਲ, ਦੀਵਾਲੀ ਮੰਗਲਵਾਰ, 6 ਨਵੰਬਰ ਅਤੇ ਬੁੱਧਵਾਰ, 7 ਨਵੰਬਰ ਨੂੰ ਹੈ। ਸਿਟੀ ਆਫ ਬ੍ਰੈਂਪਟਨ (City of Brampton) ਚਾਹੁੰਦੀ ਹੈ ਕਿ ਨਿਵਾਸੀ ਸੁਰੱਖਿਅਤ ਢੰਗ ਨਾਲ ਜਸ਼ਨ ਮਨਾਉਣ।

ਛੋਟੀ-ਰੋਜ਼ ਵਾਲੇ ਪਟਾਕੇ ਉਹ ਹੁੰਦੇ ਹਨ, ਜੋ ਚਲਾਏ ਜਾਣ 'ਤੇ ਤਿੰਨ ਮੀਟਰ (10 ਫੁੱਟ) ਤੋਂ ਘੱਟ ਦੂਰ ਤੱਕ ਜਾਂਦੇ ਹਨ (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ)। ਹੋਰ ਸਾਰੇ ਰਾਕੇਟ ਕਿਸਮ ਦੇ ਪਟਾਕਿਆਂ 'ਤੇ ਬ੍ਰੈਂਪਟਨ ਵਿੱਚ ਪਾਬੰਦੀ ਹੈ। ਸਿਟੀ ਨਿਵਾਸੀਆਂ ਨੂੰ ਯਾਦ ਦਵਾਉਂਦੀ ਹੈ ਕਿ ਪਟਾਕਿਆਂ ਨੂੰ ਗਲੀ, ਪਗਡੰਡੀਆਂ 'ਤੇ, ਸਿਟੀ ਪਾਰਕਾਂ ਦੇ ਅੰਦਰ ਜਾਂ ਮਿਊਨਿਸਿਪਲ ਜਾਂ ਸਕੂਲ ਦੀਆਂ ਪ੍ਰਾਪਰਟੀਆਂ 'ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ।

**ਆਪਣੀ ਪ੍ਰਾਪਰਟੀ 'ਤੇ ਛੋਟੀ-ਰੋਜ਼ ਦੇ ਪਟਾਕੇ ਚਲਾਉਂਦੇ ਸਮੇਂ, ਤੁਹਾਡੇ ਲਈ ਇਹਨਾਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ:**

- ਤੁਹਾਡੇ ਕੋਲ ਲਾਜ਼ਮੀ ਤੌਰ 'ਤੇ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਹੋਣੀ ਚਾਹੀਦੀ ਹੈ ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ
- ਤੁਹਾਨੂੰ ਫੁਲਝੜੀ ਨੂੰ ਛੱਡ ਕੇ, ਕਦੇ ਵੀ ਆਪਣੇ ਹੱਥ ਵਿੱਚ ਪਟਾਕੇ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਜਾਂ ਅੱਗ ਲੱਗੇ ਪਟਾਕੇ ਨੂੰ ਹੱਥ ਵਿੱਚ ਨਹੀਂ ਫੜਨਾ ਚਾਹੀਦਾ
- ਫੁਲਝੜੀਆਂ ਚਲਾਉਣ ਤੋਂ ਬਾਅਦ, ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿੱਚ ਪਾ ਦਿਓ
- ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ ਠੰਡਾ ਹੋਣ ਦਿਓ

ਪਿਛਲੇ ਸਾਲ ਬ੍ਰੈਂਪਟਨ ਨੇ ਪਟਾਕੇ ਵੇਚਣ ਲਈ ਲਸੰਸਸੁਦਾ ਹੋਣ ਤੋਂ ਪਹਿਲਾਂ ਪਟਾਕਾ ਵਿਕਰੇਤਾਵਾਂ ਲਈ ਇੱਕ ਲਾਜ਼ਮੀ ਸਾਲਾਨਾ ਕੋਰਸ ਪੇਸ਼ ਕੀਤਾ ਸੀ। ਦੀਵਾਲੀ ਲਈ ਬ੍ਰੈਂਪਟਨ ਵਿੱਚ ਪਟਾਕੇ ਵੇਚਣ ਲਈ ਲਸੰਸਸੁਦਾ ਵਿਕਰੇਤਾਵਾਂ ਦੀ ਸੂਚੀ ਦੀਵਾਲੀ ਦੇ ਨੇੜੇ ਸਿਟੀ ਦੀ ਵੈਬਸਾਈਟ 'ਤੇ ਪੇਸ਼ ਕੀਤੀ ਜਾਏਗੀ।

ਜੇਕਰ ਤੁਸੀਂ ਕਿਸੇ ਨੂੰ ਵੀ ਪ੍ਰਤਿਬੰਧਿਤ ਪਟਾਕੇ ਚਲਾਉਂਦੇ ਦੇਖ ਕੇ ਉਸ ਬਾਰੇ ਚਿੰਤਿਤ ਹੋ ਤਾਂ 311 'ਤੇ ਫੋਨ ਕਰੋ।

ਪਟਾਕਿਆਂ ਅਤੇ ਲਸੰਸ ਸਬੰਧੀ ਨਵੇਂ ਉਪ-ਨਿਯਮਾਂ ਨੂੰ 2016 ਵਿੱਚ ਕਾਉਂਸਿਲ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਉਪ-ਨਿਯਮਾਂ ਦੇ ਮੁਤਾਬਕ ਵਿਕਟੋਰੀਆ ਡੇ, ਕੈਨੇਡਾ ਡੇ, ਦੀਵਾਲੀ ਅਤੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਬਿਨਾਂ ਇਜਾਜ਼ਤ ਦੀ ਲੋੜ ਦੇ, ਬ੍ਰੈਂਪਟਨ ਦੀਆਂ ਸਾਰੀਆਂ ਰਿਹਾਇਸ਼ੀ ਪ੍ਰਾਪਰਟੀਜ਼ 'ਤੇ ਛੋਟੀ-ਰੋਜ਼ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਸੁਰੱਖਿਆ ਮੁੱਖ ਤਰਜੀਹ ਹੈ, ਜਿਵੇਂ ਕਿ ਉਪ-ਨਿਯਮ ਉਹਨਾਂ ਹੋਰ ਤਰ੍ਹਾਂ ਦੇ ਪਟਾਕਿਆਂ 'ਤੇ ਵੀ ਪਾਬੰਦੀ ਲਗਾਉਂਦੇ ਹਨ, ਜੋ ਸੱਟ ਦਾ ਜਾਂ ਪ੍ਰਾਪਰਟੀ ਲਈ ਨੁਕਸਾਨ ਦਾ ਵੱਧ ਜੋਖਮ ਪੈਦਾ ਕਰਦੇ ਹਨ।

### ਤਤਕਾਲੀ ਲਿੰਕ

- [Fireworks safety video \(ਪਟਾਕਿਆਂ ਤੋਂ ਸੁਰੱਖਿਆ ਦਾ ਵੀਡੀਓ\)](#)
- [Fireworks FAQs \(ਪਟਾਕਿਆਂ ਸਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ\)](#)

\*ਸਰੋਤ: ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board) [Holy Days and Holiday Calendar 2018-2019](#) (ਪਵਿੱਤਰ ਦਿਨ ਅਤੇ ਛੁੱਟੀ ਕੈਲੰਡਰ 2018-2019)

-30-

ਮੀਡੀਆ ਸੰਪਰਕ

ਕ੍ਰਿਸਟੀਨ ਸ਼ਰਮਾ (Christine Sharma)

ਮੀਡੀਆ ਰਿਲੇਸ਼ਨਸ

ਸਿਟੀ ਆਫ ਬ੍ਰੈਂਪਟਨ

905.874.2880 | [christine.sharma@brampton.ca](mailto:christine.sharma@brampton.ca)